

ਯਿਸੂ ਨੇ ਬਪਤਿਸਮੇ ਲਈ ਲੋਕਾਂ ਨੂੰ ਤਿਆਰ ਕੀਤਾ

‘‘... ਫਰੀਸੀਆਂ ਨੇ ਸੁਣਿਆ ਕਿ ਯਿਸੂ ਯੂਹੰਨਾ ਨਾਲੋਂ ਬਹਤੇ ਚੇਲੇ ਬਣਾਉਂਦਾ ਅਤੇ ਉਨ੍ਹਾਂ ਨੂੰ ਬਪਤਿਸਮਾ ਦਿੰਦਾ ਹੈ। (ਭਾਵੇਂ ਯਿਸੂ ਆਪੇ ਤਾਂ ਨਹੀਂ ਪਰ ਉਸ ਦੇ ਚੇਲੇ ਬਪਤਿਸਮਾ ਦਿੰਦੇ ਸਨ)’’ (ਯੂਹੰਨਾ 4: 1, 2)।

ਆਪਣੀ ਸੇਵਕਾਈ ਸ਼ੁਰੂ ਕਰਦਿਆਂ ਯਿਸੂ ਨੇ ਦੱਸਿਆ ਕਿ ਸਮਾਂ ਪੂਰਾ ਹੋ ਗਿਆ ਹੈ (ਯਾਨੀ ਪ੍ਰਮੇਸ਼ਵਰ ਲਈ ਮਸੀਹ ਅਤੇ ਰਾਜ ਬਾਰੇ ਕੀਤੀਆਂ ਭਵਿੱਖਬਾਣੀਆਂ ਨੂੰ ਪੂਰਾ ਕਰਨ ਦਾ ਸਮਾਂ ਆ ਗਿਆ ਹੈ, ਮਰਕੁਸ 1: 14, 15)। ਉਹਨੇ ਲੋਕਾਂ ਨੂੰ ਕਿਹਾ ਕਿ ‘‘ਤੌਬਾ ਕਰੋ ਕਿਉਂ ਜੋ ਸਵਰਗ ਦਾ ਰਾਜ ਨੇੜੇ ਆਇਆ ਹੈ’’ (ਮੱਤੀ 3: 1, 2; 4: 17)। ਉਹਦੀ ਸੇਵਕਾਈ ਦੇ ਰਾਹੀਂ, ਜੋ ਯੂਹੰਨਾ ਦੀ ਸੇਵਕਾਈ ਤੋਂ ਵਧ ਗਈ ਸੀ ਬਹੁਤ ਸਾਰੇ ਲੋਕਾਂ ਨੇ ਉਹਦੀ ਗੱਲ ਮੰਨ ਕੇ ਬਪਤਿਸਮਾ ਲਿਆ (ਯੂਹੰਨਾ 3: 22; 4: 1)।

ਲਿਖਤ ਵਿਚ ਇਸ ਗੱਲ ਦਾ ਪੂਰਾ ਵੇਰਵਾ ਨਹੀਂ ਦਿੱਤਾ ਗਿਆ ਹੈ ਕਿ ਯਿਸੂ ਨੇ ਲੋਕਾਂ ਨੂੰ ਬਪਤਿਸਮਾ ਲੈਣ ਲਈ ਕਿਉਂ ਤਿਆਰ ਕੀਤਾ; ਪਰ ਯੂਹੰਨਾ ਦੇ ਬਪਤਿਸਮੇ ਦੇ ਉਦੇਸ਼ ਦੀ ਕਾਫੀ ਜਾਣਕਾਰੀ ਦਿੱਤੀ ਗਈ ਹੈ। ਉਨ੍ਹਾਂ ਦੀਆਂ ਸੇਵਕਾਈਆਂ ਦੀ ਤੁਲਨਾ ਕਰਕੇ ਅਸੀਂ ਇਕ ਮੰਨਣਯੋਗ ਨਿਚੋੜ ਕੱਢ ਸਕਦੇ ਹਾਂ ਕਿ ਯਿਸੂ ਦੁਆਰਾ ਸਿਖਾਇਆ ਗਿਆ ਬਪਤਿਸਮਾ ਯੂਹੰਨਾ ਦੁਆਰਾ ਸਿਖਾਏ ਬਪਤਿਸਮੇ ਨਾਲੋਂ ਫਰਕ ਨਹੀਂ ਸੀ।

ਉਹੀ ਪੈਗਾਮ

ਮੱਤੀ 3: 2 ਅਤੇ ਲੂਕਾ 3: 3 ਦੇ ਇੰਜੀਲ ਦੇ ਵਿਰਤਾਂਤਾਂ ਨੂੰ ਮਿਲਾ ਕੇ, ਨਿਚੋੜ ਕੱਢਿਆ ਜਾ ਸਕਦਾ ਹੈ ਕਿ ਯੂਹੰਨਾ ਸਵਰਗ ਦੇ ਆਉਣ ਵਾਲੇ ਰਾਜ ਦੇ ਨਾਲ ਨਾਲ ਪਾਪਾਂ ਦੀ ਮਾਫ਼ੀ ਲਈ ਤੌਬਾ ਦੇ ਬਪਤਿਸਮੇ ਦਾ ਪ੍ਰਚਾਰ ਕਰਦਾ ਸੀ। ਇਸ ਲਈ ਉਹਦੀ ਗੱਲ ਮੰਨ ਕੇ ਬਪਤਿਸਮਾ ਲੈਣ ਵਾਲੇ ਆਪਣੇ ਪਾਪਾਂ ਦੀ ਮਾਫ਼ੀ ਲਈ ਤੌਬਾ ਕਰਕੇ ਬਪਤਿਸਮਾ ਲੈ ਰਹੇ ਸਨ।

ਰਾਜ ਬਾਰੇ ਯੂਹੰਨਾ ਅਤੇ ਯਿਸੂ ਦੇ ਸੰਦੇਸ਼ ਨੂੰ ਮੰਨਣ ਵਾਲਿਆਂ ਨੇ ਹੀ ਬਪਤਿਸਮਾ ਲਿਆ ਸੀ, ਇਸ ਲਈ ਉਨ੍ਹਾਂ ਨੇ ਇੱਕੋ ਸੰਦੇਸ਼ ਨੂੰ ਮੰਨਿਆ ਹੋਵੇਗਾ। ਯੂਹੰਨਾ ਤੌਬਾ ਦਾ ਪ੍ਰਚਾਰ ਕਰਦਾ ਸੀ ਅਤੇ ਯਿਸੂ ਵੀ ਉਹੀ ਪ੍ਰਚਾਰ ਕਰਦਾ ਸੀ। ਯੂਹੰਨਾ ਲੋਕਾਂ ਨੂੰ ਆਉਣ ਵਾਲੇ ਰਾਜ ਲਈ ਤਿਆਰ ਕਰ ਰਿਹਾ ਸੀ ਅਤੇ ਯਿਸੂ ਵੀ ਉਹੀ ਕਰ ਰਿਹਾ ਸੀ। ਯੂਹੰਨਾ ਨੇ ਪਾਪਾਂ ਦੀ ਮਾਫ਼ੀ ਲਈ ਤੌਬਾ ਦੇ

ਬਪਤਿਸਮੇ ਦਾ ਪ੍ਰਚਾਰ ਕੀਤਾ; ਪਰ ਬਪਤਿਸਮੇ ਅਤੇ ਪਾਪਾਂ ਦੀ ਮਾਫ਼ੀ ਲਈ ਜਿਸੂ ਦੇ ਪ੍ਰਚਾਰ ਬਾਰੇ ਜਾਣਕਾਰੀ ਨਹੀਂ ਦਿੱਤੀ ਗਈ। ਯੂਹੰਨਾ ਅਤੇ ਜਿਸੂ ਦੋਹਾਂ ਨੇ ਹੀ ਲੋਕਾਂ ਨੂੰ ਬਪਤਿਸਮਾ ਲੈਣ ਦੀ ਲੋੜ ਦੱਸੀ। ਜੇ ਜਿਸੂ ਅਤੇ ਯੂਹੰਨਾ ਦੀ ਸਿੱਖਿਆ ਦੂਜੇ ਪਹਿਲੂਆਂ ਤੋਂ ਇੱਕੋ ਜਿਹੀ ਸੀ, ਤਾਂ ਭਲਾ ਇਸ ਵਿਚ ਇਹ ਗੱਲ ਸ਼ਾਮਲ ਨਹੀਂ ਹੋਵੇਗੀ ਕਿ ਉਨ੍ਹਾਂ ਨੇ ਇੱਕੋ ਹੀ ਸੰਦੇਸ਼ ਭਾਵ ਪਾਪਾਂ ਦੀ ਮਾਫ਼ੀ ਲਈ ਬਪਤਿਸਮੇ ਦਾ ਪ੍ਰਚਾਰ ਕੀਤਾ ਕਿਉਂਕਿ ਸਵਰਗ ਦਾ ਰਾਜ ਨੇੜੇ ਸੀ।

ਸਵਰਗ ਦਾ ਰਾਜ ਜਾਂ ਪ੍ਰਮੇਸ਼ਵਰ ਦਾ ਰਾਜ (ਮੱਤੀ 4: 17; ਮਰਕਸ 1: 15) ਜਿਸ ਦੇ ਨੇੜੇ ਹੋਣ ਦਾ ਜਿਸੂ ਅਤੇ ਯੂਹੰਨਾ ਦੋਹਾਂ ਨੇ ਹੀ ਪ੍ਰਚਾਰ ਕੀਤਾ, ਧਰਮ ਦਾ ਰਾਜ ਹੋਣਾ ਸੀ (ਰੋਮੀਆਂ 14: 17)। ਇਸ ਵਿਚ ਪ੍ਰਵੇਸ਼ ਕਰਨ ਵਾਲਿਆਂ ਲਈ ਤੌਬਾ ਕਰਨਾ ਯਾਨੀ ਜੀਵਨ ਬਦਲਣਾ, ਪਾਪਾਂ ਦੀ ਮਾਫ਼ੀ ਲਈ ਨਵਾਂ ਜੀਵਨ ਜ਼ਰੂਰੀ ਸੀ (ਰਸੂਲਾਂ ਦੇ ਕੰਮ 26: 18; ਕੁਲੋਸੀਆਂ 1: 13)। ਲੋਕਾਂ ਨੂੰ ਤੌਬਾ ਕਰਨ ਅਤੇ ਬਪਤਿਸਮਾ ਲੈਣ ਲਈ ਕਹਿ ਕੇ ਯੂਹੰਨਾ ਅਤੇ ਜਿਸੂ ਉਸ ਨਵੇਂ ਜਨਮ ਲਈ ਤਿਆਰ ਕਰ ਰਹੇ ਸਨ ਜਿਸ ਨਾਲ ਉਨ੍ਹਾਂ ਨੂੰ ਆਉਣ ਵਾਲੇ ਰਾਜ ਵਿਚ ਪ੍ਰਵੇਸ਼ ਮਿਲਣਾ ਸੀ (ਯੂਹੰਨਾ 3: 5)। ਦੋਹਾਂ ਦਾ ਇੱਕੋ ਟੀਚਾ ਸੀ ਅਤੇ ਉਨ੍ਹਾਂ ਦੇ ਵਚਨ ਨੂੰ ਕਬੂਲ ਵੀ ਇਵੇਂ ਹੀ ਕੀਤਾ ਗਿਆ ਸੀ, ਇਸ ਲਈ ਇਹ ਨਿਚੋੜ ਕਾਫ਼ੀ ਠੋਸ ਲਗਦਾ ਹੈ ਕਿ ਉਹ ਇੱਕੋ ਹੀ ਸੰਦੇਸ਼ ਦੇ ਰਹੇ ਸਨ।

ਇੱਕੋ ਮਕਸਦ

ਭਲਾ ਜਿਸੂ ਦੇ ਸੰਦੇਸ਼ ਅਤੇ ਬਪਤਿਸਮੇ ਦਾ ਮਕਸਦ ਯੂਹੰਨਾ ਦੇ ਸੰਦੇਸ਼ ਅਤੇ ਬਪਤਿਸਮੇ ਨਾਲੋਂ ਛੁਕ ਹੋਵੇਗਾ? ਜਿਸੂ ਪ੍ਰਚਾਰ ਕਰਦਿਆਂ ਇਹ ਦਾਅਵਾ ਨਹੀਂ ਕਰ ਰਿਹਾ ਸੀ ਕਿ ਉਹ ਮਸੀਹ ਅਰਥਾਤ ਪ੍ਰਮੇਸ਼ਵਰ ਦਾ ਪੁੱਤਰ ਹੈ, ਭਾਵੇਂ ਲੋਕਾਂ ਦੁਆਰਾ ਇਸ ਸੱਚਾਈ ਨੂੰ ਕਬੂਲ ਕਰ ਲੈਣ ਤੇ ਉਹਨੇ ਮੰਨ ਵੀ ਲਿਆ (ਮੱਤੀ 16: 16, 17; ਯੂਹੰਨਾ 4: 25, 26; ਲੂਕਾ 22: 67-70)। ਉਹਨੇ ਉਨ੍ਹਾਂ ਨੂੰ ਇਹ ਜ਼ਰੂਰ ਸਮਝਾਇਆ ਕਿ ਉਹ ਕਿਸੇ ਨੂੰ ਨਾ ਦੱਸਣ (ਮੱਤੀ 16: 20)। ਇਹ ਸਾਫ਼ ਹੈ ਕਿ ਯੂਹੰਨਾ ਦੇ ਬਪਤਿਸਮੇ ਵਾਂਗ ਆਉਣ ਵਾਲੇ ਮਸੀਹ ਤੇ ਵਿਸ਼ਵਾਸ ਤੇ ਅਧਾਰਤ ਸੀ, ਪਰ ਮਸੀਹ ਯਾਨੀ ਪ੍ਰਮੇਸ਼ਵਰ ਦੇ ਪੁੱਤਰ ਦੇ ਰੂਪ ਵਿਚ ਜਿਸੂ ਤੇ ਨਹੀਂ।

ਯੂਹੰਨਾ ਅਤੇ ਜਿਸੂ ਕੋਲੋਂ ਬਪਤਿਸਮਾ ਲੈਣ ਵਾਲੇ ਲੋਕ ਉਨ੍ਹਾਂ ਦੇ ਚੇਲੇ ਬਣ ਗਏ (ਯੂਹੰਨਾ 4: 1)। ਉਨ੍ਹਾਂ ਨੇ ਉਨ੍ਹਾਂ ਨੂੰ ਸਿਖਾਇਆ ਸੀ ਅਤੇ ਉਹ ਉਨ੍ਹਾਂ ਦੇ ਸੰਦੇਸ਼ ਨਾਲ ਜੁੜ ਕੇ ਉਨ੍ਹਾਂ ਦੇ ਪੈਰੇਕਾਰ ਬਣ ਗਏ ਸਨ। ਉਹ ਮਸੀਹ ਨੂੰ ਕਬੂਲ ਕਰਨ ਅਤੇ ਉਹਦੇ ਰਾਜ ਵਿਚ ਵੜਨ ਲਈ ਤਿਆਰ ਸਨ।

ਜਿਸੂ ਦੀ ਕਾਮਯਾਬੀ

ਕੁਝ ਲੋਕਾਂ ਦਾ ਵਿਚਾਰ ਹੈ ਕਿ ਪਾਣੀ ਦੇ ਬਪਤਿਸਮੇ ਲਈ ਜਿਸੂ ਨੇ ਨਹੀਂ ਸਗੋਂ ਸਿਰਫ਼ ਯੂਹੰਨਾ ਨੇ ਹੀ ਜੋਰ ਦਿੱਤਾ ਸੀ, ਪਰ ਬਪਤਿਸਮਾ ਲੈਣ ਲਈ ਲੋਕਾਂ ਨੂੰ ਸਮਝਾਉਣ ਵਿਚ ਜਿਸੂ ਵਾਪੇਰੇ ਕਾਮਯਾਬ ਹੋਇਆ। ਡਰੀਸੀਆਂ ਨੇ ਸੁਣਿਆ ਕਿ ਜਿਸੂ ਯੂਹੰਨਾ ਨਾਲੋਂ ਵੱਧ ਚੇਲੇ ਬਣਾ ਰਿਹਾ ਹੈ (ਯੂਹੰਨਾ 4: 1)। ਇਹ ਸੱਚ ਸੀ ਜਾਂ ਨਹੀਂ, ਪਰ ਸਾਨੂੰ ਇਹ ਨਿਚੋੜ ਕੱਢਣਾ ਪਵੇਗਾ ਕਿ ਜਿਸੂ ਦੇ ਪਿੱਛੇ ਬਪਤਿਸਮਾ ਲੈਣ ਵਾਲੇ ਲੋਕਾਂ ਦੀ ਬਹੁਤ ਵੱਡੀ ਭੀੜ ਸੀ।

ਜਿਸੂ ਲਈ ਬਪਤਿਸਮੇ ਦਾ ਮਹੱਤਵ

ਇਸ ਗੱਲ ਨਾਲ ਕਿ ਜਿਸੂ ਨੇ ਖੁਦ ਕਿਸੇ ਨੂੰ ਬਪਤਿਸਮਾ ਨਹੀਂ ਦਿੱਤਾ ਜਿਸੂ ਦੀ ਨਜ਼ਰ ਵਿਚ ਬਪਤਿਸਮੇ ਦੀ ਕਦਰ ਘਟ ਨਹੀਂ ਜਾਂਦੀ। ਉਹਨੇ ਬਹੁਤ ਸਾਰੇ ਲੋਕਾਂ ਨੂੰ ਬਪਤਿਸਮਾ ਲੈਣ ਲਈ ਤਿਆਰ ਕੀਤਾ (ਯੂਹੇਨਾ 4: 1)। ਜਿਸ ਤੋਂ ਇਹ ਸੰਕੇਤ ਮਿਲਦਾ ਹੈ ਕਿ ਜਿਸੂ ਲੋਕਾਂ ਨੂੰ ਬਪਤਿਸਮਾ ਲੈਣ ਲਈ ਕਹਿ ਰਿਹਾ ਸੀ। ਜੇ ਜਿਸੂ ਉਨ੍ਹਾਂ ਨੂੰ ਬਪਤਿਸਮਾ ਲੈਣ ਲਈ ਨਾ ਕਹਿ ਰਿਹਾ ਹੁੰਦਾ ਤਾਂ ਉਹ ਉਹਦੇ ਕੋਲ ਬਪਤਿਸਮਾ ਲੈਣ ਲਈ ਕਿਉਂ ਆਉਂਦੇ ਸਨ?

ਕੁਝ ਲੋਕ ਯੂਹੰਨਾ ਦੀ ਗੱਲ ਕਿ ‘ਮੈਂ ਤਾਂ ਤੁਹਾਨੂੰ ਤੌਬਾ ਦੇ ਲਈ ਪਾਣੀ ਨਾਲ ਬਪਤਿਸਮਾ ਦਿੰਦਾ ਹਾਂ ਪਰ ਜਿਹੜਾ ਮੇਰੇ ਪਿਛੇ ਆਉਣ ਵਾਲਾ ਹੈ ... ਉਹ ਤੁਹਾਨੂੰ ਪਵਿੱਤਰ ਆਤਮਾ ਅਤੇ ਅੱਗ ਨਾਲ ਬਪਤਿਸਮਾ ਦੇਵੇਗਾ’’ (ਮੱਤੀ 3: 11) ਦਾ ਮਤਲਬ ਇਹ ਕੱਢਦੇ ਹਨ ਕਿ ਯੂਹੰਨਾ ਸਿਖਾ ਰਿਹਾ ਸੀ ਕਿ ਜਿਸੂ ਪਾਣੀ ਦੇ ਬਪਤਿਸਮੇ ਨੂੰ ਘੱਟ ਅਹਿਮੀਅਤ ਦੇਵੇਗਾ ਜਾਂ ਨਵੇਂ ਨੇਮ ਵਿਚ ਇਹਦੀ ਕਦਰ ਘਟਾ ਦਿੱਤੀ ਜਾਵੇਗੀ। ਯੂਹੰਨਾ ਇਹ ਸਿਖਾਉਣ ਦੀ ਕੋਸ਼ਿਸ਼ ਨਹੀਂ ਕਰ ਰਿਹਾ ਸੀ ਕਿ ਪਾਣੀ ਦੇ ਬਪਤਿਸਮੇ ਦੀ ਕੋਈ ਅਹਿਮੀਅਤ ਨਹੀਂ ਹੈ। ਸਗੋਂ ਉਹ ਤਾਂ ਆਪਣੇ ਬਾਅਦ ਆਉਣ ਵਾਲੇ ਦੀ ਮਹਾਨਤਾ ਤੇ ਜ਼ੋਰ ਦੇ ਰਿਹਾ ਸੀ। ਉਹਨੇ ਉਹ ਕਰਨ ਯਾਨੀ ਪਵਿੱਤਰ ਆਤਮਾ ਅਤੇ ਅੱਗ ਵਿਚ ਫੁਥਾਉਣ ਦੇ ਯੋਗ ਹੋਣਾ ਸੀ ਜੋ ਯੂਹੰਨਾ ਨਹੀਂ ਕਰ ਸਕਿਆ ਸੀ। ਜੇ ਔਰਤ ਤੋਂ ਪੈਦਾ ਹੋਣ ਵਾਲਿਆਂ ਵਿੱਚੋਂ ਸਭ ਤੋਂ ਵੱਡਾ, ਯੂਹੰਨਾ (ਮੱਤੀ 11: 11) ਆਪਣੇ ਬਾਅਦ ਆਉਣ ਵਾਲੇ ਦੀ ਜੁੜੀ ਚੁੱਕਣ ਦੇ ਯੋਗ ਨਹੀਂ ਸੀ, ਤਾਂ ਯਕੀਨਨ ਹੀ ਉਹ ਆਉਣ ਵਾਲਾ ਉਸ ਤੋਂ ਬਹੁਤ ਮਹਾਨ ਹੋਣਾ ਸੀ।

ਜੇ ਜਿਸੂ ਪਾਣੀ ਦੇ ਬਪਤਿਸਮੇ ਨੂੰ ਬੇਲੋੜਾ ਮੰਨਦਾ, ਤਾਂ ਉਹ ਆਪ ਪਾਣੀ ਦਾ ਬਪਤਿਸਮਾ ਲੈਣ ਲਈ ਯੂਹੰਨਾ ਕੋਲ ਨਾ ਆਉਂਦਾ। ਉਹਨੇ ਮੰਨਿਆ ਕਿ ਇਹ ਸਵਰਗ ਵੱਲੋਂ ਮਿਲੀ ਹਦਾਇਤ ਦੇ ਮੁਤਾਬਕ ਸੀ (ਲੂਕਾ 20: 1-8), ਦਾਅਵਾ ਕੀਤਾ ਕਿ ਪਾਣੀ ਦੇ ਬਪਤਿਸਮੇ ਤੋਂ ਇਨਕਾਰ ਕਰਨ ਵਾਲੇ ਲੋਕ ਪ੍ਰਮੇਸ਼ਵਰ ਦੀ ਯੋਜਨਾ ਨੂੰ ਟਾਲ ਰਹੇ ਸਨ (ਲੂਕਾ 7: 30) ਜਾਂ ਬਹੁਤ ਸਾਰੇ ਲੋਕਾਂ ਨੂੰ ਬਪਤਿਸਮਾ ਲੈਣ ਲਈ ਤਿਆਰ ਕੀਤਾ (ਯੂਹੰਨਾ 4: 1)। ਜੇ ਯੂਹੰਨਾ ਨੂੰ ਪਾਣੀ ਦਾ ਬਪਤਿਸਮਾ ਲੈਣ ਲਈ ਭੇਜਿਆ ਗਿਆ ਸੀ ਅਤੇ ਉਹਨੇ ਵੀ ਜਿਹੜਾ ਉਸ ਨਾਲੋਂ ਵੱਡਾ ਸੀ ਲੋਕਾਂ ਨੂੰ ਬਪਤਿਸਮਾ ਲੈਣ ਲਈ ਕਿਹਾ, ਤਾਂ ਜ਼ਰੂਰ ਹੀ ਪ੍ਰਮੇਸ਼ਵਰ ਨੇ ਪਾਣੀ ਦੇ ਬਪਤਿਸਮੇ ਨੂੰ ਮਹਤੱਵ ਦਿੱਤਾ ਹੈ।

ਤੌਬਾ ਅਤੇ ਸਰਕਾ

ਇਹ ਕਿ ਯੂਹੰਨਾ ਅਤੇ ਜਿਸੂ ਨੇ ਤੌਬਾ ਦਾ ਪ੍ਰਚਾਰ ਕੀਤਾ (ਮੱਤੀ 3: 8; 4: 17) ਇਸ ਗੱਲ ਦਾ ਸੰਕੇਤ ਹੈ ਕਿ ਤੌਬਾ ਬਪਤਿਸਮੇ ਦੀ ਉਨ੍ਹਾਂ ਦੀ ਸਿੱਖਿਆ ਨਾਲ ਜੁੜੀ ਹੋਈ ਸੀ। ਅਜੇ ਨਵੇਂ ਨੇਮ ਜਿਸੂ ਦੇ ਲਹੂ ਰਾਹੀਂ ਹੋਂਦ ਵਿਚ ਨਹੀਂ ਆਇਆ ਸੀ (ਇਬਰਾਨੀਆਂ 9: 16, 17) ਅਤੇ ਪੁਰਾਣੀ ਸ਼ਰਕ ਹੀ ਪ੍ਰਭਾਵੀ ਸੀ। ਇਸ ਲਈ ਤੌਬਾ ਦਾ ਅਰਥ ਯੂਹੰਨਾ ਅਤੇ ਜਿਸੂ ਕੋਲ ਆਉਣ ਵਾਲੇ ਲੋਕਾਂ ਨੂੰ ਸੀਨੇ ਪਹਾੜ ਤੇ ਮੂਸਾ ਨੂੰ ਦਿੱਤੇ ਉਸ ਪੁਰਾਣੇ ਨੇਮ ਨਾਲੋਂ ਵਧੇਰੇ ਧਰਮੀ ਜੀਵਨ ਜੀਉਣ ਦੀ ਉਮੀਦ ਸੀ ਜਿਸ ਦੇ ਅਧੀਨ ਉਹ ਰਹਿ ਰਹੇ ਸਨ। ਉਸ ਵਕਤ ਪ੍ਰਮੇਸ਼ਵਰ ਦੀ ਸਿਰਫ ਉਹੀ ਸ਼ਰਕ ਸੀ। ਨਵੇਂ ਨੇਮ ਦੀਆਂ ਸਰਤਾਂ ਦੇ ਮੁਤਾਬਕ ਚੌਕਸੀ ਨਾਲ ਜੀਵਨ ਗੁਜ਼ਾਰਨ ਲਈ ਤੌਬਾ ਦਾ ਅਰਥ ਆਪਣਾ ਜੀਵਨ ਬਦਲਣਾ ਨਹੀਂ ਹੋ ਸਕਦਾ ਸੀ, ਕਿਉਂਕਿ

ਨਵਾਂ ਨੇਮ ਅਜੇ ਲਾਗੂ ਨਹੀਂ ਹੋਇਆ ਸੀ (ਇਬਰਾਨੀਆਂ 9: 16, 17)।

ਆਪਣੀ ਨਿੱਜੀ ਸੇਵਕਾਈ ਦੇ ਦੌਰਾਨ, ਯਿਸੂ ਨੇ ਯਹੁਦੀਆਂ ਨੂੰ ਸ਼ਤ੍ਰਾ ਦਾ ਪਾਲਣ ਕਰਨ ਦੀ ਹਦਾਇਤ ਕੀਤੀ ਸੀ। ਧਨੀ ਹਾਕਮ ਨੂੰ ਉਹਨੇ ਹੁਕਮਾਂ ਦਾ ਪਾਲਣ ਕਰਨ ਲਈ ਕਿਹਾ ਸੀ (ਮੱਤੀ 19: 17) ਅਤੇ ਚੰਗਾ ਹੋਣ ਵਾਲੇ ਕੋਡੀਆਂ ਨੂੰ ਆਪਣੇ ਆਪ ਨੂੰ ਯਾਜਕ ਕੋਲ ਵਿਖਾਉਣ ਅਤੇ ਮੂਸਾ ਦੁਆਰਾ ਠਹਿਰਾਈ ਕੁਰਬਾਨੀ ਚੜ੍ਹਾਉਣ ਲਈ ਕਿਹਾ ਸੀ (ਮੱਤੀ 8: 4)। ਯੂਹੰਨਾ ਅਤੇ ਯਿਸੂ ਦੋਵੇਂ ਹੀ ਯਹੁਦੀਆਂ ਨੂੰ ਪੁਰਾਣੀ ਸ਼ਤ੍ਰਾ ਗੰਭੀਰਤਾ ਨਾਲ ਪੂਰੀ ਕਰਨ ਲਈ ਕਹਿੰਦੇ ਸਨ। ਉਨ੍ਹਾਂ ਰਾਹੀਂ ਬਦਲੇ ਗਏ ਲੋਕਾਂ ਨੂੰ ਅਜੇ ਵੀ ਆਪਣੇ ਪਾਪਾਂ ਦੀ ਮਾਫ਼ੀ ਲਈ ਪੁਰਾਣੇ ਨੇਮ ਵਿਚ ਮੂਸਾ ਵੱਲੋਂ ਠਹਿਰਾਈ ਕੁਰਬਾਨੀ ਚੜ੍ਹਾਉਣੀ ਜ਼ਰੂਰੀ ਸੀ (ਲੇਵੀਆਂ ਦੀ ਪੋਥੀ 4: 31)। ਅਜਿਹੀਆਂ ਕੁਰਬਾਨੀਆਂ ਨੂੰ ਜਿਨ੍ਹਾਂ ਨਾਲ ਪਾਪ ਮਾਫ ਨਹੀਂ ਹੋ ਸਕਦੇ ਸਨ (ਇਬਰਾਨੀਆਂ 10: 1-4), ਯਿਸੂ ਦੀ ਮੌਤ ਨਾਲ ਵਿੱਚੋਂ ਚੁਕ ਕੇ ਉਨ੍ਹਾਂ ਦੇ ਥਾਂ ਇਕ ਹੋਰ ਨੇਮ ਦੇ ਦਿੱਤਾ ਗਿਆ ਸੀ (ਇਬਰਾਨੀਆਂ 10: 9)। ਪਹਿਲੇ ਨੇਮ ਦੇ ਅਧੀਨ ਰਹਿਣ ਵਾਲੇ ਲੋਕਾਂ ਲਈ ਸਲੀਬ ਤੇ ਯਿਸੂ ਦੀ ਮੌਤ ਨਾਲ ਪਾਪਾਂ ਦੀ ਮਾਫ਼ੀ ਸੰਭਵ ਬਣਾ ਦਿੱਤੀ ਗਈ (ਇਬਰਾਨੀਆਂ 9: 15; ਗਲਾਤੀਆਂ 4: 5)।

ਯੂਹੰਨਾ ਅਤੇ ਯਿਸੂ ਰਾਹੀਂ ਸਿਖਾਏ ਗਏ ਬਧਤਿਸਮੇ ਦੇ ਇਲਾਵਾ ਪੁਰਾਣੇ ਨੇਮ ਦੀਆਂ ਕੁਰਬਾਨੀਆਂ ਪਾਪਾਂ ਦੀ ਮਾਫ਼ੀ ਲਈ ਯਿਸੂ ਦੇ ਲਹੂ ਤੇ ਹੀ ਨਿਰਭਰ ਸਨ। ਯੂਹੰਨਾ ਅਤੇ ਯਿਸੂ ਦਾ ਬਧਤਿਸਮਾ ਲੈਣ ਵਾਲਿਆਂ ਵਾਂਗ (ਮਰਭਸ 1: 4; ਲੂਕਾ 3: 3) ਜਾਨਵਰਾਂ ਦੀਆਂ ਕੁਰਬਾਨੀਆਂ ਕਰਨ ਵਾਲਿਆਂ ਦੇ ਪਾਪ ਵੀ ਮਾਫ ਕੀਤੇ ਜਾਂਦੇ ਸਨ (ਲੇਵੀਆਂ ਦੀ ਪੋਥੀ 4: 20, 26, 31, 35; 5: 10, 13, 16, 18; 6: 7; 19: 22; ਗਿਣਤੀ 14: 19; 15: 22-28; ਜ਼ਬਰਾਂ ਦੀ ਪੋਥੀ 78: 38; 32: 5; 85: 2; 2 ਸਮੂਝੇਲ 12: 13)। ਪਰ ਅਜਿਹੀ ਮਾਫ਼ੀ ਉਨ੍ਹਾਂ ਨੂੰ ਉਸ ਰਾਜ ਵਿਚ ਪ੍ਰਵੇਸ਼ ਨਹੀਂ ਕਰਾ ਸਕਦੀ ਸੀ ਜਿਹੜਾ ਅਜੇ ਆਇਆ ਹੀ ਨਹੀਂ ਸੀ (ਮੱਤੀ 4: 17; 10: 7)।

ਪੈਂਟੀਕਾਸਟ ਦੇ ਦਿਨ ਸ਼ਰਧਾਲੂ ਯਹੁਦੀਆਂ ਨੂੰ ਪਤਰਸ ਨੇ ਹਦਾਇਤ ਕੀਤੀ ਸੀ (ਰਸੂਲਾਂ ਦੇ ਕੰਮ 2: 5) ਕਿ ਉਨ੍ਹਾਂ ਵਿੱਚੋਂ ਹਰੇਕ ਤੌਬਾ ਕਰੇ ਅਤੇ ਆਪੋ ਆਪਣੇ ਪਾਪਾਂ ਦੀ ਮਾਫ਼ੀ ਲਈ ਯਿਸੂ ਮਸੀਹ ਦੇ ਨਾਮ ਵਿਚ ਬਧਤਿਸਮਾ ਲਵੇ (ਰਸੂਲਾਂ ਦੇ ਕੰਮ 2: 38)।

ਯੂਹੰਨਾ ਨੂੰ ਕਾਫ਼ੀ ਕਾਮਯਾਬੀ ਮਿਲੀ ਸੀ (ਮੱਤੀ 3: 5) ਅਤੇ ਯਿਸੂ ਤਾਂ ਬਹੁਤ ਸਾਰੇ ਲੋਕਾਂ ਨੂੰ ਬਧਤਿਸਮਾ ਦੇ ਕੇ ਸ਼ਾਇਦ ਉਸ ਨਾਲੋਂ ਵੀ ਕਾਮਯਾਬ ਰਿਹਾ ਸੀ (ਯੂਹੰਨਾ 4: 1)। ਪਤਰਸ ਦੇ ਮੂੰਹੋਂ ਇਹ ਸੁਣਨ ਵਾਸਤੇ ਕਿ ਹਰੇਕ ਤੌਬਾ ਕਰਕੇ ਬਧਤਿਸਮਾ ਲਵੇ, ਇਹੀ ਲੋਕ ਹੋਣਗੇ। ਉਸ ਦਿਨ ਬਧਤਿਸਮਾ ਲੈਣ ਵਾਲੇ ਤਿੰਨ ਹਜ਼ਾਰ ਲੋਕਾਂ ਵਿੱਚੋਂ ਜ਼ਿਆਦਾਤਰ ਉਹੀ ਹੋਣਗੇ ਜਿਨ੍ਹਾਂ ਨੂੰ ਯੂਹੰਨਾ ਅਤੇ ਯਿਸੂ ਨੇ ਇਸ ਮਹਾਨ ਕੰਮ ਲਈ ਤਿਆਰ ਕੀਤਾ ਸੀ। ਵਰਨਾ ਇਹ ਨਿਚੋੜ ਕੱਢਿਆ ਜਾਣਾ ਚਾਹੀਦਾ ਹੈ ਕਿ ਆਉਣ ਵਾਲੇ ਰਾਜ ਲਈ ਕਿਸੇ ਨੇ ਵੀ ਲੋਕਾਂ ਨੂੰ ਤਿਆਰ ਨਹੀਂ ਕੀਤਾ ਅਤੇ ਜਿਨ੍ਹਾਂ ਲੋਕਾਂ ਨਾਲ ਪਤਰਸ ਅਤੇ ਰਸੂਲ ਕੰਮ ਕਰ ਰਹੇ ਸਨ ਉਨ੍ਹਾਂ ਵਿੱਚੋਂ ਕਿਸੇ ਨੂੰ ਤੌਬਾ ਕਰਕੇ ਬਧਤਿਸਮਾ ਲੈਣ ਦੀ ਲੋੜ ਨਹੀਂ ਸੀ, ਭਾਵੇਂ ਪਤਰਸ ਨੇ ਕਿਹਾ ਕਿ ਉਨ੍ਹਾਂ ਨੂੰ ਲੋੜ ਸੀ।

ਜੋ ਲੋਕ ਰਾਜ ਵਿਚ ਹਨ ਉਹ ਉਹੀ ਲੋਕ ਹਨ ਜਿਨ੍ਹਾਂ ਨੂੰ ਨਵੇਂ ਨੇਮ ਦਾ ਬਧਤਿਸਮਾ ਦਿੱਤਾ ਗਿਆ ਹੈ, ਜਿਹੜਾ ਯੂਹੰਨਾ ਅਤੇ ਯਿਸੂ ਦੇ ਪ੍ਰਚਾਰ ਸਮੇਂ ਪ੍ਰਭਾਵੀ ਨਹੀਂ ਸੀ। ਇਸ ਲਈ ਤਿਆਰੀ ਦਾ ਬਧਤਿਸਮਾ ਲੈਣ ਵਾਲਿਆਂ ਨੂੰ ਇਕ ਹੋਰ ਬਧਤਿਸਮਾ ਲੈਣ ਦੀ ਉਮੀਦ ਹੋਵੇਗੀ ਜਿਹੜਾ ਉਨ੍ਹਾਂ ਨੂੰ ਰਾਜ ਵਿਚ ਜਨਮ ਦੁਆ ਸਕਦਾ ਹੈ।

ਸਾਰ

ਬੇਸ਼ੱਕ ਪਾਣੀ ਦਾ ਬਪਤਿਸਮਾ ਸਭ ਕੁਝ ਨਹੀਂ ਹੈ, ਪਰ ਯੂਹੰਨਾ ਅਤੇ ਜਿਸੂ ਦੇ ਚੇਲੇ ਬਣਨ ਵਾਲਿਆਂ ਲਈ ਇਹ ਇਕ ਅਹਿਮ ਸਰਤ ਹੋਵੇਗੀ। ਬਪਤਿਸਮਾ ਨਾ ਲੈ ਪਾਉਣ ਵਾਲੇ ਲੋਕਾਂ ਨੇ ਇਹ ਸੰਕੇਤ ਦਿੱਤਾ ਕਿ ਉਹ ਨਾ ਤਾਂ ਤੌਬਾ ਕਰ ਰਹੇ ਹਨ ਅਤੇ ਨਾ ਹੀ ਜਿਸੂ ਅਤੇ ਯੂਹੰਨਾ ਦੁਆਰਾ ਸੁਣਾਏ ਗਏ ਸੰਦੇਸ਼ ਤੇ ਯਕੀਨ ਕਰ ਰਹੇ ਹਨ। ਇਸ ਲਈ ਉਹ ਆਪਣੇ ਲਈ ਪ੍ਰਮੇਸ਼ਵਰ ਦੀ ਯੋਜਨਾ ਨੂੰ ਟਾਲ ਰਹੇ ਸਨ (ਲੂਕਾ 7:30)। ਜਿਸ ਕਰਕੇ ਉਹ ਆਉਣ ਵਾਲੇ ਮਸੀਹ ਅਤੇ ਉਹਦੇ ਰਾਜ ਨੂੰ ਗ੍ਰਹਿਣ ਕਰਨ ਲਈ ਤਿਆਰ ਨਹੀਂ ਸਨ। ਦੂਜੇ ਪਾਸੇ ਜਿਨ੍ਹਾਂ ਨੇ ਇਸ ਬਪਤਿਸਮੇ ਨੂੰ ਮੰਨਿਆ ਉਹ ਜਿਸੂ ਦਾ ਪ੍ਰਭੂ ਅਤੇ ਮਸੀਹ ਦੇ ਰੂਪ ਵਿਚ ਪ੍ਰਚਾਰ ਹੋਣ ਤੇ ਉਸ ਤੇ ਵਿਸ਼ਵਾਸ ਕਰਨ ਲਈ ਅਤੇ ਉਸ ਦੇ ਰਾਜ ਵਿਚ ਜਨਮ ਲੈਣ ਲਈ ਤਿਆਰ ਸਨ।

ਇਵੇਂ ਲਗਦਾ ਹੈ ਕਿ ਸਵਰਗ ਦਾ ਰਾਜ ਨੇੜੇ ਹੋਣ ਕਾਰਣ ਯੂਹੰਨਾ ਅਤੇ ਜਿਸੂ ਦੋਵੇਂ ਹੀ ਪਾਪਾਂ ਦੀ ਮਾਫ਼ੀ ਲਈ ਤੌਬਾ ਦੇ ਬਪਤਿਸਮੇ ਦਾ ਪ੍ਰਚਾਰ ਕਰ ਰਹੇ ਸਨ (ਮੱਤੀ 3:2; 4:17)। ਜਿਸ ਬਪਤਿਸਮੇ ਦਾ ਜਿਸੂ ਨੇ ਪ੍ਰਚਾਰ ਕੀਤਾ ਉਹਦੀ ਅਹਿਮੀਅਤ ਅਤੇ ਮਕਸਦ ਓਨਾ ਹੀ ਖਾਸ ਸੀ ਜਿੱਨਾ ਯੂਹੰਨਾ ਵੱਲੋਂ ਦੱਸੇ ਬਪਤਿਸਮੇ ਦਾ।